

The Manager

BSE Limited

Dalal Street

Mumbai-400001

Scrip Code: 539201

Listing Department

Phiroze Jeejeebhoy Towers

An ISO 9001, 14001 & OHSAS 18001 company

Manufacturer of Quality Writing, Printing & Speciality Paper with ECO MARK

Date: 13.02.2023



CIN: - L21012PB1980PLC004329

SIL/CS

The Manager,
Listing Department,
National Stock Exchange of India Ltd,
Exchange Plaza, Plot No. C/1, GBlock, Bandra Kurla Complex,
Bandra (East), Mumbai-400051

Symbol: SATIA

Subject: Submission of newspaper cutting of Standalone Unaudited Financial results for the Quarter and Nine month Ended Dec 31, 2022

Dear Sir,

Pursuant to provisions of SEBI (Listing Obligation and Disclosure Requirements) Regulation, 2015. We are enclosing herewith copies of Newspaper cutting of Standalone Unaudited Financial results for the Quarter and Nine month Ended Dec 31, 2022 Published in "FINANCIAL EXPRESS and PUNJABI JAGRAN" on February 11, 2023.

This is for your information and record please.

Thanking You,

Yours Faithfully, For Satia Industries Ltd

(Rakesh Kumar Dhuria) Company Secretary **FINANCIAL EXPRESS**

DAY 1 OF GLOBAL INVESTORS' SUMMIT

RIL, Tata, Birla commit over ₹1 trn in UP UP a major destination

FE BUREAU New Delhi, February 10

RELIANCE INDUSTRIES (RIL) CHAIRMAN Mukesh Ambani and Aditya Birla Group chairman Kumar Mangalam Birla on Friday committed investments worth ₹75,000 crore and ₹25,000 crore, respectively, in Uttar Pradesh with plans to expand their businesses in the state in the near future.

Besides, Tata Sons chairman N Chandrasekaran said group firm Air India SATS will set up an integrated multi-modal cargo hub at the upcoming Jewar airport in partnership with Zurich Airport. The announcements were made on the opening day of the three-day UP Global Investors'Summit.

Adani Group chairman Gautam Adani, currently battling allegations of market manipulation, was conspicuous in his absence at the event. He has attended similar events in UP as well as in other states in the past.

In his address, Ambani said that RIL's investment of ₹75,000 crore will be for rolling out 5G mobile telephony services, expanding retail network, and setting up renewable energy capacity over the next four years.

Similarly, Birla said his group's ₹25,000-crore investment will be across its various businesses such as cement, metals, chemicals, financial services and renewable energy.







(From left) Reliance Industries chairman Mukesh Ambani, Tata Sons chief N Chandrasekaran and Aditya Birla Group chairman Kumar Mangalam Birla attend the UP Global Investors' Summit, in Lucknow on Friday

Chandrasekaran said Air India has plans to connect every part of UP to the rest of India and potentially to important destinations of the world.

The three industry leaders said the country is on a strong growth path, emerging as a truly global champion in many sectors and the target of becoming a \$25-trillion economy, when it celebrates 100th year of Independence, is achievable.

They credited Prime Minister Narendra Modi for guiding the country with a vision and laser-sharp focus on execution towards a bold new India, and added that the Union Budget 2023-24 has laid the foundation for the country to emerge as a developed nation.

Ambani also announced a forav into the bioenergy business, converting agriculture waste into gas, which can be used as fuel in industries, run automobiles or light kitchen ving India's journey towards a stoves. He said his

group will set up 10 gigawatt of renewable energy capacity and roll out 5G services across the state in the next 10 months. "These new investments will create an addi-

tional

100,000 jobs in the state," he said, adding the investment will be in addition to ₹50,000 crore already invested in the state.

over

Birla, in his address, said: "As an early investor in the industrial journey of the state, we feel enthused by the rapid progress

that the state is making." He said that UP can rightly be considered one of the key states, dri-\$5-trillion econ-

further

The three industry omy. "Therefore, leaders said the we are committing country is on a investments to the strong growth tune of ₹25,000 path, emerging crore across our as a global businesses, champion in cement, metals, many sectors chemicals, financial services and

> he added. Birla also said the group's seven businesses have a significant presence in Uttar Pradesh, anchored by over 30,000 employees with an overall investment of ₹40,000 crore. "I am happy to say that we are

renewable energy,"

multimodal air cargo through Air India SATS with our partner Zurich Airport in the new Jewar airport," Chandrasekaran said. Air India SATS is the ground handling services arm of Air India. He said the group's hotel

going to build an integrated

business "sees tremendous opportunities in the state because of the tourism that's going to come, both religious as well as wildlife, and other aspects that attract tourists". Chandrasekaran added that the Tata group already has a significant presence in Uttar Pradesh through steel, automotive, retail, financial and power firms along with TCS. "Eighteen companies of Tata group are deeply present (in UP)," he said, adding that 50,000 people are employed.

for FDI in India, says PM

FE BUREAU New Delhi, February 10

PRIME MINISTER Narendra Modi on Friday said India's rapid growth is a critical driver of world prosperity now, and pitched Uttar Pradesh as a major destination for foreign investment in the country.

"If India is a bright spot for the world, it is Uttar Pradesh which is driving the growth of India," he said at the inaugural session of the three-day Uttar Pradesh Global Investors Summit in Lucknow.

The Prime Minister said India now is driven by an aspirational society.

"Today, the aspirations of the society of India are giving a push to the governments. And, these aspirations are also bringing speed to developmental work. Today, India is carrying out reforms not out of compulsion but out of conviction.

Modi said Uttar Pradesh was once known as a "BIMARU" state, referring to an acronym for Bihar, Madhya Pradesh, Rajasthan and Uttar Pradesh. "BIMARU" also means sick in Hindi.



in Lucknow. (From left) UP governor Anandiben Patel, defence minister Rajnath Singh and CM Yogi Adityanath are also seen PT

But the state now inspires hope."Within five or six years, UP has established a new identity for itself," he said, indirectly referring to this period under a BJP government in the state.

"Now, UP is being identified by good governance. Now, UP is being identified by better law and order, peace and stability. Now, wealth creators here will get new opportunities," Modi said.

Uttar Pradesh, with its ambitious plan to raise its gross state domestic product

to \$1 trillion, is aggressively seeking private investments to boost aggregate demand in the state.

The state's focus is propping up both consumption and investment demand, and upgrading the physical infrastructure to attract investors

 both domestic and foreign Defence minister Rajnath Singh, Uttar Pradesh governor Anandiben Patel and chief minister Yogi Adityanath were also present at the launch of the summit.

—With inputs from PTI

Techies may soon be able to renew H-1B visas within US

LALIT K JHA Washington, February 10

THE US IS planning to resume the process of domestic visa revalidation in certain categories, like H-1B and L1 visas, on a pilot basis later this year, a move that will benefit tens of thousands of foreign techworkers, particularly from India.

Until 2004, certain categories of non-immigrant visas, particularly the H-1B, could be renewed or stamped inside the US.Afterthat, for the renewal of these visas, in particular, those on H-1B, the foreign tech workers have to go out of the country, mostly to their own country to get the H-1B extension stamped on their passport.

The pilot project when fully implemented will benefit professionals to get the stamping done with the US.

For all the H-1B visa holders, when their visa is renewed, they need to get their passports stamped with renewal dates. This is required if they wish to travel outside of the US and reenter. As of now, H-1B visa restamping is not allowed within the US. This was a big inconvenience for foreign guest workers and also for their employees, particularly at a time when the visa wait time is more than 800 days or more than two years.

The much-sought-after H-1B visas are issued for three years at a time. The H-1B visa is a non-immigrant visa that allows US companies to employ foreign workers in speciality occupations that require theoretical or technical expertise. Technology companies depend on it to hire tens of thousands of employees each year from countries like India and China.

financialexp.ep. in

THE sukhjit STARCH & CHEMICALS LIMITED

Regd. Office: Sarai Road, Phagwara-144401 CIN: L15321PB1944PLC001925 E-mail: sukhjit@sukhjitgroup.com Website: www.sukhjitgroup.com Ph. 01824-468800

	EXTRACT FOR THE QUART							(in	Rs. Crores)
	Particulars	Standalone for Three Months ended 31.12.2022 (Unaudited)	Standalone For Corresponding Three Months (in the prev. year) ended 31.12.2021 (Unaudited)	Standalone for Nine Months ended 31.12.2022 (Unaudited)	Standalone For Corresponding Nine Months (in the prev. year) ended 31.12.2021 (Unaudited)	For Three Months ended 31.12.2022 (Unaudited)	Corresponding	For Nine Months	Consolidated for Corresponding Nine Months (in the prev. year ended 31.12.2022 (Unaudited)
1)	Total Income/Revenue from Operations (Net of Discounts)	340.13	315.27	1045.29	805.79	347.73	319.33	1057.46	809.04
2)	Net Profit for the period before Tax (before/ after exceptional items)	20.28	32.88	71.95	71.15	17.55	31.28	64.57	66.63
3)	Net Profit for the period after Tax (before/ after exceptional items)	15.58	25.13	54.45	54.65	13.35	23.53	48.57	50.13
4)	Total Comprehensive Income for the period (Comprising Profit for the period after Tax and other Comprehensive Income (OCI) after Tax)	16.52	25.06	55.79	54.11	14.29	23.46	49.91	49.59
5)	Paid up Equity Share Capital	15.62	14.76	15.62	14.76	15.62	14.76	15.62	14.76
6)	Earning Per Share in Rs. (face value of Rs.10 each) - Basic	9.97	17.03	34.86	37.03	8.55	15.94	31.09	33.96
7)	Earning Per Share in Rs. (face value of Rs.10 each) - Diluted (*)	9.97	16.86	34.86	36.91	8.55	15.79	31.09	33.85

(*) EPS for the corresponding Qtr/ Nine Months of the Previous Year (i.e. Qtr/Nine Months ended 31.12.2021) is not comparable as the EPS of the current Qtr/ Nine Months appears on the Increased Capital Notes: The above is an extract of the detailed format of Quarterly/ Nine Months unaudited Financial Results prepared under Ind AS and filed with the Stock exchange on 10th February, 2023, under Regulation 33 of SEBI (Listing Obligations and Disclosure Requirement) Regulations, 2015. The full format of the quarterly / Nine Months financial results is available on the Stock exchange website of BSE at www.bseindia.com and also on Company's website at www.sukhjitgroup.com. Dated: 10" February, 2023 (K.K. Sardana) Place : Phagwara Managing Director

IndusInd Bank (3)

FINANCIAL RESTRUCTURING & RECONSTRUCTION GROUP, 11th Floor, Hyatt Regency Complex, New Tower, Bhikaji Cama Place, New Delhi-110066

PUBLIC NOTICE FOR E-AUCTION FOR SALE OF IMMOVABLE PROPERTY

Act, 2002 ("the Act") read with proviso to Rule 8(6) of the Security Interest (Enforcement) Rules 2002. Notice is hereby given to the public in general and to the Borrower / Mortgagors Guarantors in particular that the Authorised Officer of IndusInd Bank Limited had taken Symbolic Possession of the following property(ies) mentioned pursuant to demand raised vide notice issued under Section 13(2) of the Act in the following loan account with right to sell the same on "AS IS WHERE IS, AS IS WHAT IS, WHATEVER IS THERE IS AND WITHOUT RECOURSE BASIS" for realization of Bank's dues plus interest as detailed hereunder and whereas consequent upon failure to repay the dues, the undersigned in exercise of power conferred under Section 13(4) of the said Act read with Rule 8 of the said Rules proposes to realize the Bank's dues by sale of the said property(ies). The sale of the below mentioned properties shall be conducted by way of E-auctions through web portal: https://sarfaesi.auctiontiger.net

	Name Name of of the Mortgagors & Account Guarantors	Details of property	Total Liabilities:	EMD Bid increase amount	of E-Auction	Last Date of Bid Submission
I		All property i.e. constructed on Plot No. 175-G, measuring 400 sq.			21.03.2023	20.03.2023
ı	Mr. Kanwarjit Singh	yards, bearing municipal No B-XXXV-7/175-G situated in Bhai	Crore Six Lacs Seventy	Rs. 40,40,000/-	From	up to
ı	Mr Ajay Pal Singh	Randhir Singh Nagar, Ludhiana and comprised of Khata No.	throusand Inree nundred ninety		12.00 Noon	05.00 PM
ı	Mrs Manveen kaur	228/305, Khasara no 42//19/1 as entered in Jamabandi for the years	three Only) as on 30/11/2018	Rs. 1,00,000/-	to 1.00 P.M.	03.00 F W
ı	M/s Still Fashions Pvt.	2001-2002 of Village Sunet Hadbast No. 159, Tehsil & District Ludh	niana. Bounded as under: East- P	lot No. 174-G, West- P	lot No. 176-G, No	orth- Road 45
ı	Ltd	wide, South- Plot No. 142-G.				

Name and contact details of Authorised Officer- Mr. Nitin Mahajan, Mobile No. 9717375920, E-mail ID:- Nitin.Mahajan@indusind.com


Terms & Conditions: A. The properties shall be sold on "as is where is, as is what is basis, whatever there is and No Recourse Basis. The Property will be sold on Symbolic Possessio Basis and the Secured Creditor shall not be responsible for handing over the Physical Possession to the Successful Bidder. B. All Offers shall be made by downloading Bid Documen from the website of https://sarfaesi.auctiontiger.net. C. The bid shall be submitted online on the portal https://sarfaesi.auctiontiger.net in the prescribed format by 20 March, 2023 upto 5.00 P.M. i.e. (Last date and time for submission of bids). D. EMD shall be deposited by way of Demand Draft (Beneficiary - Sundry A/c Asset Mgt.) payable at Par. E. Last date for submission of bids along with EMD is 20 March, 2023 upto 5 P.M. The bids without EMD amount and or/less than the reserve price shall be disqualified. F. The online auction at the portal https://sarfaesi.auctiontiger.net will commence at 12.00 p.m. on 21 March, 2023. G. There are no known encumbrances on the immovable properties known to the secured creditor. H. Interested parties are advised to independently verify the area of land, building and other details. Secured Creditor does not take any responsibility for any errors / omissions / discrepancy / shortfall etc. in the Secured Asset or for procuring any permission, etc. or for the dues of any authority established by law. I. The Online Portal allows the bidder/s to increase the bid by Rs 1,00,000/-. The highest bidder amongst them after Inter-Se Bidding shall be declared as successful bidder. J. Sale shall be subject to confirmation by the secured creditor. K. The successful bidder will have to deposit 25% of the total bid amount/purchase consideration (after adjusting amount of EMD) immediately upon acceptance of bid i.e. on the same day but not later than the next working day and balance 75% of the bid amount/purchase within 15 days of confirmation of the sale of immovable properties or such extended period as may be agreed upon by the purchaser, the secured creditor, in any case not exceeding 3 (three) months. L. In case the successful bidder fails to pay the balance sale price as stated above, all deposits including EMD shall be forfeited without any notice by Bank to the said successful bidder and the properties shall be resold. M. The EMD of unsuccessful bidder will be returned within 05 working days of closure of the auction sale proceedings. No interest shall be paid on EMD refunded. N. The purchaser shall bear the stamp duty and charges, including those of sale certificate registration charges, all statutory dues payable to government, taxes and rates, outgoing both existing and future related to the properties. O. Authorised Officer of IndusInd Bank Limited reserves the right to postpone/cancel the auction without assigning any reason thereof. P. For further details, Mr Nitin Mahajan, Authorised Officer of the IndusInd Bank Limited (Mobile No. 9717375920) may be contacted during office hours on any working day. STATUTORY 30 DAYS SALE NOTICE UNDER RULE 8(6) & RULE 9(1) OF THE SARFAESI ACT, 2002

The borrower / guarantors /mortgagors are hereby notified to pay the sum as mentioned above along with upto date interest and ancillary expenses before the date of e-Auction, falling which the property will be auctioned / sold and balance due, if any, will be recovered with interest and cost. Place: New Delhi Date: 11.02.2023 Authorised Officer, IndusInd Bank Ltd.

PRIMO CHEMICALS LTD PRIMO (Formerly known as Punjab Alkalies & Chemicals Ltd. CIN: L24119CH1975PLC003607 Regd. Office: SCO 125-127, Sector 17-B, CHANDIGARH 160 017 Extracts of Unaudited Financial Results for the Quarter and Nine Months Ended 31st December, 2022 CONSOLIDATED Quarter Ended Quarter Ended Quarter Ended Nine Months **Particulars** Nine Months Nine Months Financial Quarter Ended Quarter Ended Quarter Ended Nine Months Financial Year 30.09.2022 31.12.2021 Ended Ended 31.12.2022 30.09.2022 31.12.2021 Ended Ended 31.12.2022 Year Ended (Unaudited) 31.12.2022 31.12.2021 31.03.2022 (Unaudited) (Unaudited) 31.12.2022 31.12.2021 31.03.2022 (Unaudited) (Audited) (Unaudited) (Audited) 45,406.79 Total Income from operations (Net) 18,764.29 18,567.00 13,070.09 55,957.72 29,299.55 45,406.79 18,764.29 18,567.00 13,070.09 55,957.72 29,299.55 890.56 1,879.86 1,879.86 1,515.40 475.00 1,515.40 890.56 511.04 1,028.02 Other Income 511.04 1,028.02 475.00 Total Income 19,239.29 19,457.56 13,581.13 57,837.58 30,327.57 46,922.19 19,239.29 19,457.56 13,581.13 57,837.58 30,327.57 46,922.19 Net Profit/(Loss) for the period (before tax, Exceptional 4,157.97 7,553.50 and/or Extraordinary items) 4,157.97 5,577.48 5,418.61 16,140.41 2.234.85 7,553.50 5,577.48 5,418.61 16,140.41 2,234.85 Net Profit/(Loss) for the period before tax (after Exceptiona 4,157.97 5,418.61 16,140.41 2,234.85 7,553.50 4,157.97 5,418.61 16,140.41 2,234.85 7,553.50 and/or Extraordinary items) 5,577.48 5,577.48 Net Profit/(Loss) for the period after tax (after Exceptional 5,672.13 2,915.00 11,651.32 1,457.12 and/or Extraordinary items) 4,051.5 4,295.29 1,457.12 5,672.13 2,915.00 4.051.51 4,295.29 11,651.32 Total Comprehensive Income for the period (comprising profit/(loss) and other comprehensive income (after tax) 2,938.77 3,969.85 4,283.23 11,559.59 3,026.79 4,095.15 4,282.7 6,220.00 1,835.68 5,971.02 Paid up Equity Shares Capital 4.846.86 4,846.86 4.846.86 4.846.86 4,846.86 4.846.86 4,846.86 4,846.86 4.846.86 4,846.86 4,846.86 4.846.86 Face Value (In Rs.) Rs.2/-Rs.2/-Rs.10/-Rs.2/-Rs.10/-Rs.2/-Rs.2/-Rs.10/-Rs.2/-Rs.10/-Rs.2/-Reserves excluding Revaluation Reserves 18,960.89 19,209.87 Earnings/(Loss) per Share (Rs.) (Not Annualised): a) Basic 1.20 4.81 1.24 4.94 2.61 1.67 8.86 3.29 2.50 1.72 8.86 3.29 1.24 b) Diluted 1.20 1.67 8.86 4.81 3.29 2.50 1.72 8.86 4.94 3.29 2.61 Notes: 1. The above results have been reviewed by the Audit Committee and thereafter approved by the Board in its meeting held on 10th February, 2023. 2. The above is an extract of the detailed format of Standalone and Consolidated Unaudited Financial Results for the Quarter and Nine months ended 31st December, 2022 filed with the Stock Exchange under Regulation 33 of the SEBI (Listing Obligations and Disclosure Requirements)

Regulations, 2015. The full format of the Standalone and Consolidated Unaudited Financial Results for the Quarter and Nine months ended 31st December, 2022, is available on the BSE Limited's Website i.e. www.bseindia.com and Company's Website i.e. www.primochemicals.in. 3. The figures of the previous period have been regrouped/reclassified, wherever necessary. For and on behalf of the Board Place: Chandigarh Date: February 10, 2023

(Naveen Chopra) Managing Director



Earnings Per Share (of Rs. 10/- each)

Place: Lucknow

Regional Office
Mehdawal Road , Sant Kabir Nagar (Khalilabad) - 272175
Mob.: 9451113963, E-Mail: ROKLBD@barodauprrb.co.in

POSSESSION NOTICE (for Immovable Properties)

Whereas, The undersigned being the authorized officer of the Baroda U P Bank under the Securitization and Reconstruction of financial Assets and enforcement of Security interest Act 2002 (54 of 2002) and in exercise of powers conferred under section 13(12) read with rule 3 of the Security interest (Enforcement) Rule 2002 issued Demand Notice calling upon the under mentioned borrowers to repay the amount mentioned in the notice with further interest, expenses and other charges etc. there on within 60

The Borrowers/Guarantors/Mortgagors/Legal Heirs having failed to repay the amount, notice is hereby given to the Borrowers/Guarantors/Mortgagors/Legal Heirs and the public in general that the undersigned has taken possession of the properties described herein below in exercise of powers conferred on him under section 13(4) of the said act read with Rule 8 of the said rules, The Borrowers/Guarantors/Mortgagors/Legal Heirs in particular and the public in general is hereby cautioned not to deal with properties and any dealings with the property will be subject to charge of the Baroda U P Bank of amount mentioned in the notice with further interest, expenses and other charges thereon, The borrower's attention is invited to provisions of sub section (8) of section 13 of the act in respect of time available to redeem the secured assets.

SI. No.	Name of the Borrowers/Legal Heirs Demand Notice Date / Possession Date/Branch	Detail of Property / Name of the owner/ Type of Possession	Outstanding Amount (Rs.)
1.	Indradev Rai Vill- Balushasan, Po- Baghauli, Distt- Sant Kabir Nagar - 272175 Guarantor/s: (1) Mr. Satya Prakash Rai S/o Indradev Rai Vill- Balushasan, Po- Baghauli, Distt- Sant Kabir Nagar -	All that part and parcel of immovable property consisting Land & Building admeasuring Land Aavadi No. 567 Ka Min. Area 380 Sq. Mtr. Situated at Vill- Balushasan, Tappa — Utraval, Pargana- Maghar Purab, Tehsil-Khalilabad, Distt- Santkabir Nagar standing in the name of Smt. Durgawati Rai W/o Indra Dev Rai R/O Vill. Tappa— Utraval, Pargana-Maghar Purab, Tehsil-Khalilabad, Distt-Santkabir Nagar (sale deed dated-23.11.2015) Boundaries (As Per Deed): North- H/O Jhinku Yadav, South- Khadanja Road after house, East- Land & Mandir, West-L/O Prakash Rai & others Type of Possession: Symbolic	the contractual

ASBESTOS LIMITED Regd. Office: P.O. Mohanlalganj, Distt., Lucknow-226301 CIN: L26942UP1973PLC003743 Web: www.upal.in, E-mail : upasbestos@upasbestos.com, Tel.: +91 7897885557/58

Statement of Unaudited Financial Results for the Quarter and Nine Months Ended 31/12/2022 [See Regulation 47(1) (b) of the SEBI (LODR) Regulations, 2015] (Rs. In Lakhs Previous

Quarter Ended Nine Months ended Year ende **Particulars** 31.12.2022 30.09.2022 31.12.2021 31.12.2022 31.12.2021 31.03.2022 (Unaudited) Unaudited) Unaudited) Unaudited) Unaudited (Audited) 5,832 4,705 14,605 15,980 19,771 Total Income from Operations 4,158 79 191 476 438 580 Net Profit / (Loss) for the period (before Tax, Exceptional and/or Extraordinary items) 191 476 438 79 54 Net Profit / (Loss) for the period before tax (after Exceptional and/or Extraordinary items) 152 369 427 Net Profit / (Loss) for the period after tax 49 97 (after Exceptional and/or Extraordinary items 49 152 427 441 Total Comprehensive Income for the period 369 [Comprising Profit / (Loss) for the Period (after Tax) and other Comprehensive Income (after Tax)] 912 912 912 912 912 Paid Up Equity Share Capital 4,780 Reserves (excluding Revaluation Reserve)

Basic and Diluted *not annualized Note: (1) The above is an extract of the detailed format of the Financial results for the Quarter and Nine Months ended on 31st December 2022, filed with Stock Exchange under Regulation 52 of SEBI (Lisiting Obligations & Disclosure Requirements) Regulations 2015. The full Quarter and Nine Months financial results are available at www.upal.in and www.msei.in (2) The above results were reviewed by Audit Committee and approved by Board of Directors at their respective meetings held on 10th February 2023. (3) This statement has been prepared in accordance with the Indian Accounting Standards as prescribed under Section 133 of the Companies Act, 2013 read with relevant rules issued thereunder, and other recognised accounting practices and policies to the extent applicable. (4) Previous year figures have been regrouped/ restated where necessary. By order of the Board

0.54

1.67

1.07

4.05

4.68

Managing Director

SATIA INDUSTRIES LIMITED Regd office: Vill. Rupana, Malout-Muktsar Road, Sri Muktsar Sahib (152032) Punjal CIN: L21012PB1980PLC004329 • Website: www.satiagroup.com

Sr.	Particulars	Ouarte	r Ended	Nine Mon	Year Ended	
No.	, , , , , , , , , , , , , , , , , , , ,	31.12.2022	31.12.2021	31.12.2022	31.12.2021	31.03.2022
1	Total Income from Operations	48,929.64	22,798.29	1,37,437.16	61,312.68	91,675.18
2	Net Profit for the period before tax(before Exceptional and/or Extraordinary items)	7,329.25	3,373.33	16,684.05	8,732.40	12,266.88
3	Net Profit for the period before tax(after Exceptional and/or Extraordinary items)	7,329.25	3,373.33	16,684.05	8,732.40	12,266.88
4	Net Profit for the period after tax(after tax, Exceptional and/or Extraordinary items)	6,483.80	2,893.29	14,589.39	7,111.26	10,067.4
5	Total Comprehensive Income for the period [Comprising Profit / (Loss) for the period (after tax) and Other Comprehensive Income (after tax)]		2,924.84	14,587.76	7,158.59	10,065.2
6	Equity Share Capital	1,000.00	1,000.00	1,000.00	1,000.00	1,000.00
7	Reserves (excluding Revaluation Reserve) as per balance sheet of previous year					53,499.8
8	Earnings Per Share (of Rs. 1/- each) (for continuing and discontinued operations) - Basic :	6.48	2.89	14.59	7.11	10.07
	Diluted:	6.48	2.89	14.59	7.11	10.07

Place: Rupana

Date: 10.02.2023

1. The above is an extract of the detailed Quarterly Financial Results filed with the Stock Exchange under Regulation 33 of the SEBI (Listing and Other Disclosure Requirements) Regulation, 2015. The full Quarterly Financial Results are available on the company's website i.e. www.satiagroup.com and the website of the Stock Exchange i.e. www.bseindia.com & www.nseindia.

The above results were reviewed by the Audit Committee at the meeting held on 10th Feb, 2023 and thereafter have been adopted by the Board at its meeting held on 10th Feb 2023. These Results have been subject to Limited Review by the Statuary Auditors. The results have been prepared in accordance with the Indian Accounting Standards (IND AS) as prescribed under Section 133

of the Companies Act 2013 read with relevant rules issued thereunder. The Board of Directors have declared an interim dividend of Rs 0.20/- per equity share (20%) of Rs 1/- each. The record date

fixed for the purpose of determining the entitlement is 24th February, 2023.

For Satia Industries Ltd (R.K. Bhandari) **Joint Managing Director** DIN: 00732588

Chandigarh

ਨਾਬਾਲਗ ਦੀ ਨਿਸ਼ਾਨਦੇਹੀ 'ਤੇ ਡ੍ਰੋਨ ਬਰਾਮਦ

ਸੀਆਈ ਦੀ ਟੀਮ ਨੇ 15 ਕਿੱਲੋ ਹੈਰੋਇਨ ਤੇ ਡਰੱਗ ਮਨੀ ਸਮੇਤ ਫੜਿਆ ਸੀ 17 ਸਾਲਾ ਮੁੰਡਾ

ਪੱਤਰ ਪ੍ਰੇਰਕ, ਅੰਮ੍ਰਿਤਸਰ : ਸੀਆਈ (ਕਾਊਂਟਰੇ ਇੰਟੈਲੀਜੈਂਸ) ਦੀ ਟੀਮ ਨੇ ਸ਼ੁੱਕਰਵਾਰ ਦੀ ਦੁਪਹਿਰ ਨੂੰ 15 ਕਿੱਲੋ ਹੈਰੋਇਨ ਅਤੇ 8.40 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕੀਤੇ ਗਏ ਇਕ ਨਾਬਾਲਗ ਦੀ ਨਿਸ਼ਾਨਦੇਹੀ 'ਤੇ ਇਕ ਡਰੋਨ ਬਰਾਮਦ ਕੀਤਾ ਹੈ। ਇਸ ਪਾਕਿਸਤਾਨੀ ਡਰੋਨ ਨੂੰ ਮੁਲਜ਼ਮਾਂ ਨੇ ਭਾਰਤ-ਪਾਕਿ ਸਰਹੱਦ 'ਤੇ ਸਥਿਤ ਪਿੰਡ ਸੋਦੇ ਦੀ ਡਰੇਨ 'ਚ ਛਪਾਇਆ ਹੋਇਆ ਸੀ। ਇੰਸਪੈਕਟਰ ਇੰਦਰਦੀਪ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ਨੇ ਲੁਧਿਆਣਾ ਦੀ ਜੁਵੇਨਾਈਲ ਜੇਲ੍ਹ ਭੇਜ ਦਿੱਤਾ ਹੈ।

ਨਾਬਾਲਗ ਨੇ ਪੁੱਛਗਿੱਛ ਦੌਰਾਨ ਮੰਨਿਆ ਹੈ ਕਿ ਕੁਝ ਦਿਨ ਪਹਿਲਾਂ ਪਾਕਿਸਤਾਨੀ ਖੁਫ਼ੀਆ ਏਜੰਸੀ ਆਈਐੱਸਆਈ ਦੇ ਇਸ਼ਾਰੇ 'ਤੇ ਪਾਕਿਸਤਾਨੀ ਸਮੱਗਲਰਾਂ ਨੇ ਹੈਰੋਇਨ ਦੀ ਖੇਪ ਭਾਰਤ ਵਾਲੇ ਪਾਸੇ ਸੁੱਟਣ ਲਈ ਡਰੋਨ ਭੇਜੇ ਸਨ। ਖੇਪ ਸੁੱਟਣ ਤੋਂ ਬਾਅਦ ਡਰੋਨ 'ਚ ਤਕਨੀਕੀ ਖ਼ਰਾਬੀ ਆ ਗਈ ਅਤੇ ਇਹ ਉੱਥੇ ਹੀ ਖੇਤਾਂ 'ਚ ਡਿੱਗ ਗਿਆ। ਇਸ ਤੋਂ ਬਾਅਦ ਪਾਕਿ ਤਸਕਰਾਂ ਨੇ ਉਨਾਂ ਨੂੰ ਮੋਬਾਈਲ 'ਤੇ ਦੱਸਿਆ ਕਿ ਡਰੋਨ ਉੱਥੇ ਡਿੱਗਿਆ ਹੈ। ਇਸ ਤੋਂ ਬਾਅਦ ਨਾਬਾਲਗ ਤਸਕਰ ਅਤੇ ਗੈਂਗ ਦੇ ਸਰਗਨਾ ਰੇਸ਼ਮ ਸਿੰਘ ਨੇ ਪਾਕਿ ਡਰੋਨ ਨੂੰ ਚੁੱਕ ਕੇ ਉੱਥੇ ਡਰੇਨ 'ਚ ਲੁਕਾ ਦਿੱਤਾ।

ਦੂਜੇ ਪਾਸੇ ਸੀਆਈ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਨੇ ਮੰਨਿਆ ਹੈ ਕਿ ਉਹ ਆਪਣੇ ਮੋਬਾਈਲ ਰਾਹੀਂ ਪਾਕਿਸਤਾਨੀ ਸਮੱਗਲਰਾਂ ਨਾਲ ਸਿੱਧੇ ਸੰਪਰਕ 'ਚ ਸੀ। ਇੱਥੇ ਹੀ ਬਸ ਨਹੀਂ, ਫ਼ਰਾਰ ਚੱਲ ਰਹੇ ਰੇਸ਼ਮ ਸਿੰਘ ਨੇ ਪਾਕਿਸਤਾਨ ਤੋਂ ਆਏ ਤਿੰਨ ਸਮੱਗਲਰਾਂ ਨਾਲ ਵੀ ਕਈ ਵਾਰ ਗੱਲਬਾਤ ਕੀਤੀ ਹੈ। ਰੇਸ਼ਮ ਪਾਕਿ ਸਮੱਗਲਰਾਂ ਨੂੰ ਦੱਸਦਾ ਸੀ ਕਿ ਹੈਰੋਇਨ ਕਿਸ ਇਲਾਕੇ 'ਚ ਡੰਪ ਕੀਤੀ ਜਾਵੇ। ਨਾਬਾਲਗ ਦੇ ਕਬਜ਼ੇ 'ਚੋਂ ਮਿਲੇ ਮੋਬਾਈਲ ਤੋਂ ਪੁਲਿਸ ਨੂੰ ਕਈ ਅਹਿਮ ਭੇਦ ਮਿਲੇ ਹਨ। ਵ੍ਹਟਸਐਪ ਰਾਹੀਂ ਮੁਲਜ਼ਮ ਦੋ ਦਰਜਨ ਤੋਂ ਵੱਧ ਲੋਕਾਂ ਦੇ ਸੰਪਰਕ 'ਚ ਸੀ। ਹੁਣ ਪੁਲਿਸ ਉਕਤ ਸੂਚੀ 'ਚੋਂ ਮੁਲਜ਼ਮਾਂ ਦੀ ਪਛਾਣ ਕਰ ਰਹੀ ਹੈ।

ਡਰੋਨ ਦੇ ਰੂਟ ਨੂੰ ਟਰੇਸ ਕਰੇਗੀ **ਫੋਰੈਂਸਿਕ ਟੀਮ** : ਫੋਰੈਂਸਿਕ ਟੀਮ ਫੜੇ ਗਏ ਡਰੋਨ ਦੇ ਰੂਟ ਅਤੇ ਸਮੇਂ ਦਾ ਪਤਾ ਲਗਾਵੇਗੀ। ਟੀਮ ਦੇ ਮੈਂਬਰ ਗੂਗਲ ਮੈਪ ਰਾਹੀਂ ਡਰੋਨ ਦੇ ਰੂਟ ਦੀ ਹਿਸਟਰੀ ਦਾ ਪਤਾ ਲਗਾਉਣ 'ਚ ਜੁੰਟੇ ਹੋਏ ਹਨ। ਇਹ ਪਤਾ ਲਾਇਆ ਜਾ ਰਿਹਾ ਹੈ ਕਿ ਇਹ ਡਰੋਨ ਕਿਸ ਦਿਨ, ਕਿਸ ਸਮੇਂ ਅਤੇ ਕਿੰਨੀ ਵਾਰ ਨਬਾਲਗ : ਐੱਸਆਈ ਨੇ ਦੱਸਿਆ ਕਿ

ਹੈਰੋਇਨ, 8 ਲੱਖ ਤੋਂ ਵੱਧ ਨਕਦੀ ਤੇ ਕਾਰਾਂ ਸਣੇ 3 ਨਸ਼ਾ ਤਸਕਰ ਕਾਬੁ

ਮਨਿੰਦਰ ਸਿੰਘ ਗ਼ੌਰੀ, ਅੰਮ੍ਰਿਤਸਰ

ਸੀਆਈਏ ਸਟਾਫ ਨੇ ਤਿੰਨ ਨਸ਼ੇ ਦਾ ਕਾਲਾ ਕਾਰੋਬਾਰ ਕਰਨ ਵਾਲੇ ਤਸਕਰਾਂ ਨੂੰ ਕਾਬੂ ਕਰ ਕੇ ਇਨ੍ਹਾਂ ਅਨਸਰਾਂ ਕੋਲੋਂ 60 ਗ੍ਰਾਮ ਹੈਰੋਇਨ, 8 ਲੱਖ 10 ਹਜ਼ਾਰ (ਡਰੱਗ ਮਨੀ) ਅਤੇ 2 ਕਾਰਾਂ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਥਾਣਾ ਡੀ ਡਵੀਜ਼ਨ ਵਿਚ ਇਸ ਸਬੰਧੀ ਕੇਸ ਦਰਜ ਕੀਤਾ ਗਿਆ ਹੈ। ਇਸ ਬਾਰੇ ਸੀਆਈਏ ਸਟਾਫ ਦੇ ਇੰਸਪੈਕਟਰ ਅਮਨਦੀਪ ਸਿੰਘ ਨੇ ਦੱਸਿਆ ਕਿ ਐੱਸਆਈ ਪਰਮਜੀਤ ਸਿੰਘ ਸਮੇਤ ਸਾਥੀ ਕਰਮਚਾਰੀਆਂ ਨੇ ਗਸ਼ਤ ਦੌਰਾਨ ਮੁਲਜ਼ਮ ਜਸਵਿੰਦਰ ਸਿੰਘ ਵਿੱਕੀ, ਤਰਨ ਕੁਮਾਰ ਤੇ ਪੁਨੀਤਪਾਲ ਸਿੰਘ ਨੂੰ ਕਾਬੂ ਕਰ ਕੇ ਇਨ੍ਹਾਂ ਪਾਸੋਂ 60 ਗ੍ਰਾਮ ਹੈਰੋਇਨ, 08 ਲੱਖ 10 ਹਜ਼ਾਰ ਰੁਪਏ ਡਰੱਗ ਮਨੀ ਤੇ 2 ਕਾਰਾਂ (ਕਰੇਟਾ) ਬਰਾਮਦ ਕੀਤੀਆਂ ਗਈਆਂ ਹਨ।

ਗ੍ਰਿਫ਼ਤਾਰ ਮੁਲਜ਼ਮਾਂ ਨੂੰ ਅਦਾਲਤ ਵਿਚ



ਕਾਬੂ ਕੀਤੇ ਮੁਲਜ਼ਮਾਂ ਬਾਰੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਇੰਚਾਰੇਜ ਅਮਨਦੀਪ ਸਿੰਘ ਤੇ ਹੋਰ।

ਪੇਸ਼ ਕਰ ਕੇ ਰਿਮਾਂਡ ਲਿਆ ਹੈ। ਕਾਬਿਲੇ ਜ਼ਿਕਰ ਹੈ ਕਿ ਜਸਵਿੰਦਰ ਵਿੱਕੀ ਵਿਰੁੱਧ 2 ਮੁਕੱਦਮੇ (ਇਰਾਦਾ ਕਤਲ), ਮੁਲਜ਼ਮ ਤਰਨ ਖਿਲਾਫ ਇਕ ਮੁਕੱਦਮਾ (ਇਰਾਦਾ ਕਤਲ) ਤੇ ਮੁਲਜ਼ਮ ਪੁਨੀਤਪਾਲ ਸਿੰਘ ਵਿਰੁੱਧ 5 ਮੁਕੱਦਮੇ (ਕਤਲ, ਧੋਖਾਧੜੀ) ਵੱਖ-ਵੱਖ ਥਾਣਿਆਂ ਵਿਚ ਦਰਜ ਹਨ।

ਅਸਲੇ ਸਣੇ ਬੰਬੀਹਾ ਗਿਰੋਹ ਦੇ 2 ਗੁਰਗੇ ਫੜੇ

ਨਵਦੀਪ ਢੀਂਗਰਾ, ਪਟਿਆਲਾ

ਪਟਿਆਲਾ ਪੁਲਿਸ ਨੇ ਬੰਬੀਹਾ ਗੈਂਗ ਦੇ ਦੋ ਗੈਂਗਸਟਰਾਂ ਨੂੰ ਪੰਜ ਪਿਸਤੌਲਾਂ ਸਮੇਤ ਗ੍ਰਿਫਤਾਰ ਕੀਤਾ ਹੈ। ਐੱਸਐੱਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਥਾਣਾ ਸ਼ੰਭੂ ਇੰਸਪੈਕਟਰ ਕਿਰਪਾਲ ਸਿੰਘ ਨੇ ਪੁਲਿਸ ਟੀਮ ਸਮੇਤ ਅੰਬਾਲਾ ਵੱਲੋਂ ਆ ਰਹੇ ਤੇਜਿੰਦਰ ਸਿੰਘ ਗੁੱਲੂ ਅੱਬੂਵਾਲ ਲੁਧਿਆਣਾ ਨੂੰ ਤਿੰਨ ਪਿਸਟਲ 32 ਬੌਰ ਸਮੇਤ ਗ਼ਿਫਤਾਰ ਕੀਤਾ। ਤਫਤੀਸ਼ ਦੌਰਾਨ ਸਾਹਮਣੇ ਆਇਆ ਕਿ ਫਰੀਦਕੋਟ ਜੇਲ੍ਹ ਵਿਚ ਬੰਦ ਗੈਂਗਸਟਰ ਅਮਰੀਕ ਸਿੰਘ ਸ਼ੇਰੂ ਜਿਸ ਦੇ 'ਸਬੰਧ' ਵਿਦੇਸ਼ਾਂ ਵਿਚ ਲੁਕੇ ਬੈਠੇ ਗੈਂਗਸਟਰਾਂ ਨਾਲ ਹਨ ਨੇ, ਇਹ ਅਸਲਾ ਗੁੱਲੂ ਰਾਹੀਂ ਮੰਗਵਾਇਆ ਸੀ। ਇਸੇ ਦੌਰਾਨ ਪੁਲਿਸ ਨੇ ਗੁੱਲ਼ ਤੋਂ ਹੋਰ ਦੋ ਹੋਰ ਪਿਸਟਲ ਬਰਾਮਦ ਕੀਤੇ ਅਤੇ ਜੇਲ੍ਹ ਵਿਚ ਬੰਦ ਸ਼ੇਰੂ ਤੋਂ ਜੇਲ੍ਹ ਵਿਚ ਰੱਖੇ ਹੋਏ ਦੋ ਮੈਂਬਾਈਲ ਬਰਾਮਦ ਕਰ ਕੇ ਉਸ ਨੂੰ ਪ੍ਰਡਕਸ਼ਨ ਵਰੰਟ 'ਤੇ ਲੈ ਕੇ ਗ੍ਰਿਫਤਾਰੀ ਪਾਈ ਹੈ। ਐੱਸਐੱਸਪੀ ਅਨੁਸਾਰ[`]ਅਰਮੀਨੀਆ



ਜਾਣਕਾਰੀ ਦਿੰਦੇ ਹੋਏ ਐੱਸਐੱਸਪੀ ਵਰੂਣ ਸ਼ਰਮਾ। ਨਾਲ ਡੀਐੱਸਪੀ ਰਘਬੀਰ ਸਿੰਘ, ਇਸੰਪੈਕਟਰ ਸ਼ਮਿੰਦਰ ਸਿੰਘ ਤੇ ਇੰਸਪੈਕਟਰ ਕਿਰਪਾਲ ਸਿੰਘ।

ਵਿਚ ਰਹਿੰਦੇ ਗੈਂਗਸਟਰ ਗੌਰਵ ਪਟਿਆਲ ਲੱਕੀ ਉਰਫ ਸੌਰਵ ਤੇ ਮਨੀਲਾ ਵਿਚ ਤੁਰੇ ਫਿਰਦੇ ਜੈਕਪਾਲ ਸਿੰਘ ਨਾਲ ਸ਼ੇਰੂ ਦੇ ਸੰਪਰਕ ਹਨ। ਇਨ੍ਹਾਂ ਨੇ ਅਸਲਾ ਸਪਲਾਇਰ ਨਾਲ ਰਾਬਤਾ ਕਰ ਕੇ ਗੁੱਲੂ ਨੂੰ ਅਸਲ੍ਹਾ ਮੁਹੱਈਆ ਕਰਵਾਇਆ ਹੈ। ਪੁਲਿਸ ਅਨੁਸਾਰ ਅਮਰੀਕ

ਪਾਰਟੀ ਸਮੇਤ ਦੋ ਮੋਟਰਸਾਈਕਲ ਸਵਾਰ

ਪੁਲਿਸ ਨੇ ਸਰਹੱਦੀ ਪਿੰਡ ਕੱਕੜ ਅਤੇ ਮੋਦੇ

ਦਰਜ ਹਨ ਤੇ 2017 ਤੋਂ ਜੇਲ੍ਹ ਵਿਚ ਬੰਦ ਹੈ। ਇਸੇ ਦੌਰਾਨ ਉਹ ਸੁਖਪ੍ਰੀਤ ਬੁੱਢਾ ਵਰਗੇ ਗੈਂਗਸਟਰਾਂ ਦੇ ਸੰਪਰਕ ਵਿਚ ਹੈ ਅਤੇ ਤੇਜਿੰਦਰ ਗੁੱਲੂ ਵਿਰੁੱਧ ਜਗਰਾਓਂ ਵਿਖੇ ਡਕੈਤੀ ਦਾ ਮਾਮਲਾ ਦਰਜ ਹੈ। ਵਿਦੇਸ਼ ਵਿਚ ਬੈਠੇ ਜੈਕਪਾਲ ਤੇ ਪਟਿਆਲ ਵਿਰੁੱਧ ਵੀ

ਸ਼ੇਰੂ ਖਿਲਾਫ 10 ਤੋਂ ਵੱਧ ਅਪਰਾਧਕ ਮਾਮਲੇ ਕਾਫੀ ਮਾਮਲੇ ਦਰਜ ਹਨ।

ਹੈਰੋਇਨ ਤੇ ਨਕਦੀ ਬਰਾਮਦ ; ਮੁਅੱਤਲ ਪੁਲਿਸ ਮੁਲਾਜ਼ਮ ਫ਼ਰਾਰ

ਜਾਗਰਣ ਟੀਮ, ਦਸੂਹਾ : ਜ਼ਿਲ੍ਹਾ ਪੁਲਿਸ ਨੇ ਦਸੂਹਾ ਦੇ ਪਿੰਡਾਂ ਛਾਂਗਲਾ ਤੇ ਜਲੋਟਾ ਵਿਚ ਤਲਾਸ਼ੀ ਮੁਹਿੰਮ ਚਲਾਈ ਹੋਈ ਹੈ। ਇਸ ਦੌਰਾਨ ਪੁਲਿਸ ਨੇ ਪੁਲਿਸ ਵਿਭਾਗ ਵਿਚ ਨੌਕਰੀ ਤੋਂ ਮੁਅੱਤਲ ਚੱਲ ਰਹੇ ਮੁਲਾਜ਼ਮ ਦੇ ਘਰੋਂ ਹੈਰੋਇਨ ਤੇ ਨਕਦੀ ਬਰਾਮਦ ਕੀਤੀ ਹੈ। ਇਹ ਮੁਅੱਤਲ ਪੁਲਿਸ ਮਲਾਜ਼ਮ ਮੌਕੇ ਤੋਂ ਫਰਾਰ ਹੋ ਗਿਆ ਹੈ ਜਦਕਿ ਉਸ ਦੀ ਪਤਨੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਡੀਐੱਸਪੀ ਬਲਵੀਰ ਸਿੰਘ ਦੀ ਅਗਵਾਈ 'ਚ ਪਹੁੰਚੀ ਪੁਲਿਸ ਨੇ ਪਿੰਡ ਜਲੋਟਾ ਦੇ ਇਕ ਘਰ ਵਿੱਚੋਂ 265 ਗ਼ਾਮ ਹੈਰੋਇਨ ਤੇ 2.70 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੇ ਹਨ। ਪੁਲਿਸ ਨੇ ਜਸਵੀਰ ਕੌਰ ਨੂੰ ਗ੍ਰਿਫ਼ਤਾਰ

ਪਾਕਿਸਤਾਨ ਤੋਂ ਭਾਰਤ ਵੱਲ ਉੱਡਿਆ ਹੈ।

ਦਸਵੀਂ ਦੀ ਪੜ੍ਹਾਈ ਕਰ ਰਿਹਾ

ਪਿੰਡ ਜਲੋਟਾ ਤੋਂ ਸ਼ੱਕੀ ਅਨਸਰਾਂ ਨੂੰ ਫੜ ਕੇ ਲੈ ਕੇ ਜਾਂਦੀ ਪੁਲਿਸ। ਕੀਤਾ ਹੈ ਜਦਕਿ ਮੁਅੱਤਲ ਮੁਲਾਜ਼ਮ ਹੋਏ ਗੁਰਪ੍ਰੀਤ ਵਿਰੁੱਧ ਪਹਿਲਾਂ ਵੀ ਨਸ਼ਾ ਗੁਰਪ੍ਰੀਤ ਸਿੰਘ ਕੰਧ ਟੱਪ ਕੇ ਮੌਕੇ ਤੋਂ ਫ਼ਰਾਰ ਤਸਕਰੀ ਦਾ ਕੇਸ ਦਰਜ ਹੈ। ਹੋ ਗਿਆ। ਪੁਲਿਸ ਨੂੰ ਚਕਮਾ ਦੇ ਕੇ ਫ਼ਰਾਰ

ਜਮਾਤ ਦੀ ਪੜ੍ਹਾਈ ਪ੍ਰਾਈਵੇਟ ਤੌਰ 'ਤੇ ਕਰ

ਏਐੱਸਆਈ ਮੇਜਰ ਸਿੰਘ ਨੇ ਪੁਲਿਸ

ਨਾਬਾਲਗ ਦੇ ਦਾਦਾ ਅਤੇ ਪਿਤਾ ਪਹਿਲਾਂ ਹੀ

ਰਿਹਾ ਹੈ। ਪਿੰਡ ਦੇ ਰੇਸ਼ਮ ਸਿੰਘ ਨੇ ਉਸ ਨੂੰ ਹੈਰੋਇਨ ਦੀ ਤਸਕਰੀ ਦੇ ਮਾਮਲੇ 'ਚ ਜੇਲ੍ਹ 'ਚ ਅੱਠ ਸ਼ੱਕੀ ਨੌਜਵਾਨਾਂ ਨੂੰ ਹਿਰਾਸਤ 'ਚ ਲੈ

ਉਨ੍ਹਾਂ ਕੋਲੋਂ 250 ਗ੍ਰਾਮ ਨਸ਼ੀਲਾ ਪਾਊਡਰ ਕੱਕੜ ਪਿੰਡ ਦਾ ਨਾਬਾਲਗ ਤਸਕਰ ਦਸਵੀਂ ਤਸਕਰੀ ਲਈ ਉਕਸਾਇਆ ਸੀ। ਹਾਲਾਂਕ

ਨੌਜਵਾਨਾਂ ਦਾ ਪਿੱਛਾ ਕਰਕੇ ਕਾਬੂ ਕਰ ਕੇ ਸਿੰਘ ਤੇ ਜਸਵੰਤ ਟੋਨੀ ਵਾਸੀ ਜਲੰਧਰ ਵਜੋਂ

ਕੇ ਪੁੱਛਗਿੱਛ ਕੀਤੀ ਹੈ। ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਕਿ ਹਿਰਾਸਤ 'ਚ ਲਏ ਗਏ ਮੁਲਜ਼ਮਾਂ ਦੇ ਰੇਸ਼ਮ ਸਿੰਘ ਨਾਲ ਸਬੰਧ ਹਨ।

5376

7132 7421

8029

8569

9091

9705

7013

7387

7961

8513

9005

9622

7034

7403 7974

8529

9009

9671

ਨਿਲਾਮੀ ਦੀ ਪਹਿਲੀ ਤਾਰੀਖ: 20.02.2023

5450

7195 7441

8065

8732

9727

ਬਰਾਮਦ ਕੀਤਾ, ਜਿਨ੍ਹਾਂ ਦੀ ਪਛਾਣ ਨਰਿੰਦਰ



ਫੜੇ ਗਏ ਮੁਲਜ਼ਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਐਸਐਸਪੀ ਸਵਰਨਦੀਪ ਸਿੰਘ।

ਲਖਵੀਰ ਲੰਡਾ ਗੈਂਗ ਦੇ ਚਾਰ ਗੂਰਗੇ ਹਿਰਾਸਤ 'ਚ ਲਏ

ਰਾਕੇਸ਼ ਗਾਂਧੀ, ਜਲੰਧਰ

ਜਲੰਧਰ ਦਿਹਾਤ ਦੇ ਸੀਆਈਏ ਸਟਾਫ ਤੇ ਥਾਣਾ ਕਰਤਾਰਪੁਰ ਦੀ ਪੁਲਿਸ ਨੇ ਸਾਂਝੀ ਕਾਰਵਾਈ ਕਰਦਿਆਂ ਲੱਟਾਂ-ਖੋਹਾਂ ਕਰਨ ਤੇ ਫਿਰੌਤੀਆਂ ਮੰਗਣ ਵਾਲੇ ਬਾਹਰਲੇ ਮੁਲਕ 'ਚ ਬੈਠੇ ਲਖਵੀਰ ਸਿੰਘ ਲੰਡਾ ਗਿਰੋਹ ਦੇ 4 ਮੈਂਬਰਾਂ ਨੂੰ ਉਸ ਵੇਲੇ ਹਥਿਆਰਾਂ ਸਮੇਤ ਕਾਬੂ ਕਰ ਲਿਆ ਜਦੋਂ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਘੁੰਮ ਰਹੇ ਸਨ। ਪੁਲਿਸ ਨੇ ਉਨ੍ਹਾਂ ਦੇ ਕਬਜ਼ੇ 'ਚੋਂ ਅਸਲਾ ਤੇ ਮੋਟਰਸਾਈਕਲ ਵੀ ਬਰਾਮਦ ਕੀਤੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਐੱਸਪੀ ਦਿਹਾਤੀ ਸਵਰਨਦੀਪ ਸਿੰਘ ਨੇ ਦੱਸਿਆ ਕਿ 8 ਫਰਵਰੀ ਨੂੰ ਚੌਕੀ ਕਿਸ਼ਨਗੜ੍ਹ ਦੇ ਥਾਣੇਦਾਰ ਬਲਬੀਰ ਸਿੰਘ ਪੁਲਿਸ ਪਾਰਟੀ ਸਮੇਤ ਨਾਕੇਬੰਦੀ 'ਤੇ ਮੌਜੂਦ ਸਨ ਕਿ ਉਨ੍ਹਾਂ ਨੂੰ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਸੀ ਕਿ ਵਿ ਕੁਮਾਰ ਵਾਸੀ ਭੀਖਾਨਗਲ , ਰਾਹੁਲ ਵਾਸੀ ਬਸਤੀ ਮਿੱਠੂ , ਅਮਨਦੀਪ ਸਿੰਘ ਵਾਸੀ ਢਡੇਰ ਤੇ ਸੂਰਜ ਸਿੰਘ ਵਾਸੀ ਬਸਤੀ ਪੀਰ ਦਾਦ ਲੁੱਟਾਂ-ਖੋਹਾਂ ਕਰਨ ਦੇ ਆਦੀ ਹਨ ਤੇ ਲੋਕਾਂ ਨੂੰ ਨਾਜਾਇਜ਼ ਅਸਲੇ ਨਾਲ ਡਰਾ ਧਮਕਾ ਕੈ ਉਨ੍ਹਾਂ ਨੂੰ ਸੱਟਾਂ ਮਾਰ ਕੇ ਲੁੱਟਾਂ-ਖੋਹਾਂ ਕਰਦੇ ਹਨ ਤੇ ਫਿਰੌਤੀਆਂ ਮੰਗਦੇ ਹਨ, ਇਸ ਵੇਲੇ

ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਪਿੰਡ ਰਸੂਲਪੁਰ ਵੱਲੋਂ ਆ ਰਹੇ ਹਨ। ਥਾਣੇਦਾਰ ਬਲਵੀਰ ਸਿੰਘ ਵੱਲੋਂ ਪੁਲਿਸ ਪੁਲੀ ਦੁਗਰੀ ਵਿਖੇ ਨਾਕਾਬੰਦੀ ਕੀਤੀ ਗਈ। ਮੋਟਰਸਾਈਕਲਾਂ 'ਤੇ ਸਵਾਰ ਨੌਜਵਾਨ ਪਿੰਡ ਰਸੂਲਪੁਰ ਵੱਲੋਂ ਆਉਂਦੇ ਦਿਖਾਈ ਦਿੱਤੇ ਤਾਂ ਉਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ। ਪੁਲਿਸ ਪਾਰਟੀ ਦੇਖਦਿਆਂ ਹੀ ਉਹ ਪਿੱਛੇ ਮੁੜਨ ਲੱਗੇ ਪਰ ਪੁਲਿਸ ਪਾਰਟੀ ਨੇ ਉਨ੍ਹਾਂ ਨੂੰ ਕਾਬੂ ਕਰ ਕੇ ਜਦ ਉਨ੍ਹਾਂ ਦਾ ਨਾਂ ਪੁੱਛਿਆ ਤਾਂ ਆਪਣਾ ਨਾਂ ਵਿਜੇ ਕੁਮਾਰ, ਰਾਹੁਲ, ਅਮਰਦੀਪ ਸਿੰਘ ਤੇ ਸੂਰਜ ਸਿੰਘ ਦੱਸਿਆ। ਜਦ ਪੁਲਿਸ ਪਾਰਟੀ ਨੇ ਉਨ੍ਹਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਦੀਆਂ ਜੇਬਾਂ 'ਚੋਂ ਦੋ ਦੇਸੀ ਪਿਸਤੌਲ 32 ਬੋਰ ਸਮੇਤ 10 ਰੌਂਦ, ਮੈਗਜ਼ੀਨ, ਇਕ ਦੇਸੀ ਪਿਸਤੌਲ ਸਮੇਤ 2 ਰੌਂਦ ਇਕ ਦੇਸੀ ਕੱਟਾ ਤੇ ਦੋ ਮੋਟਰਸਾਈਕਲ ਬਰਾਮਦ ਕਰ ਲਏ। ਐੱਸਐੱਸਪੀ ਸਵਰਨਦੀਪ ਸਿੰਘ ਨੇ ਦੱਸਿਆ ਕਿ ਫੜੇ ਗਏ ਲੁਟੇਰਿਆਂ ਤੇ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਅਪਰਾਧਕ ਮਾਮਲੇ ਦਰਜ ਹਨ ਤੇ ਕਈ ਮਾਮਲਿਆਂ 'ਚ ਇਹ ਪੁਲਿਸ ਨੂੰ ਲੋੜੀਂਦੇ ਹਨ। ਉਨਾਂ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਨੂੰ ਅਦਾਲਤ 'ਚੋਂ ਪੁਲਿਸ ਰਿਮਾਂਡ 'ਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।

ਵਿਅਕਤੀ ਨੂੰ ਅਗਵਾ ਕਰ ਕੇ ਮੰਗੀ ਸੀ 3 ਕਰੋੜ ਦੀ ਫਿਰੌਤੀ

ਐੱਸਐੱਸਪੀ ਸਵਰਨਦੀਪ ਸਿੰਘ ਨੇ ਦੱਸਿਆ ਕਿ ਫੜੇ ਗਏ ਲਟੇਰਿਆਂ 'ਚੋਂ ਵਿਜੇ ਕੁਮਾਰ ਤੇ ਅਮਰਦੀਪ ਸਿੰਘ ਪਟਵਾਰੀ ਨੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਜ਼ਿਲ੍ਹਾ ਕਪੂਰਥਲਾ ਦੇ ਥਾਣਾ ਢਿਲਵਾਂ ਦੇ ਪਿੰਡ ਗਾਜੀ ਗਡਾਨਾ ਵਾਸੀ ਲਖਵਿੰਦਰ ਸਿੰਘ ਨੂੰ ਅਗਵਾ ਕਰ ਕੇ ਉਸ ਕੋਲੋਂ 3 ਕਰੋੜ ਰੁਪਏ ਦੀ ਫਿਰੌਤੀ ਮੰਗੀ ਸੀ। ਇਸ ਬਾਬਤ ਥਾਣਾ ਢਿੱਲਵਾਂ 'ਚ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ, ਜਿਸ 'ਚ ਇਹ ਭਗੌੜੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖਿਲਾਫ਼ ਹੋਰ ਵੀ ਕਈ ਮਾਮਲੇ ਦਰਜ ਹਨ, ਜਿਨ੍ਹਾਂ ਬਾਰੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

ਅੰਮ੍ਰਿਤਪਾਲ ਸਿੰਘ ਸਾਦੇ ਤਰੀਕੇ ਨਾਲ ਵਿਆਹ ਬੰਧਨ 'ਚ ਬੱਝੇ

ਗੌਰਵ ਜੋਸ਼ੀ, ਰਈਆ

'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਵਿਆਹ ਬੰਧਨ 'ਚ ਬੱਝ ਗਏ। ਜ਼ਿਲ੍ਹਾ ਅੰਮਿਤਸਰ ਦੇ ਉਨ੍ਹਾਂ ਦੇ ਪਿੰਡ ਜਲੂਪੁਰ ਖੈੜਾ ਨਜ਼ਦੀਕ (ਰਈਆ) ਦੇ ਗੁਰਦੁਆਰਾ ਬਾਬਾ ਕਾਲਾ ਮਹਿਰ ਵਿਖੇ ਪੂਰਨ ਗੁਰ ਮਰਿਆਦਾ ਤੇ ਬੇਹੱਦ ਸਾਦੇ ਢੰਗ ਨਾਲ ਯੂਕੇ ਦੀ ਵਸਨੀਕ ਬੀਬੀ ਕਿਰਨਦੀਪ ਕੌਰ ਵਾਸੀ ਪਿੰਡ ਕੁਲਾਰ ਜ਼ਿਲ੍ਹਾ ਜਲੰਧਰ ਨਾਲ ਲਾਵਾਂ ਲਈਆਂ। ਪਹਿਲਾਂ ਇਸ ਵਿਆਹ ਦੀਆਂ ਰਸਮਾਂ ਕੜੀ ਦੇ ਪਿੰਡ ਕਲਾਰ ਵਿਖੇ ਨਿਭਾਈਆਂ ਜਾਣੀਆਂ ਸਨ ਪਰ ਉੱਥੇ ਇੱਥੇ ਨਿਭਾਉਣ ਦਾ ਫ਼ੋਸਲਾ ਲਿਆ ਗਿਆ। ਅਨੰਦ ਕਾਰਜ ਦੀ ਰਸਮ ਪੂਰੀ ਹੁਣ ਤੱਕ ਰਹਿਣਗੇ।

ਮੀਡੀਆ ਨੂੰ ਗੁਰਦੁਆਰਾ ਕੰਪਲੈਕਸ ਦੀ ਹੱਦ ਤੋਂ ਬਾਹਰ ਰੱਖਿਆ ਗਿਆ। ਅਨੰਦ ਕਾਰਜ ਦੀ ਰਸਮ ਤੋਂ ਬਾਅਦ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਕਿਹਾ ਕਿ ਵਿਆਹ ਦੀ ਰਸਮ ਨੂੰ ਸਾਦਾ ਰੱਖ ਕੇ ਉਨ੍ਹਾਂ ਨੇ ਸਮਾਜ ਨੂੰ ਵੀ ਅਜਿਹੇ ਸਮਾਗਮ ਸਾਦੇ ਢੰਗ ਨਾਲ ਕਰਨ ਦਾ ਸੰਦੇਸ਼ ਦਿੱਤਾ ਹੈ। ਪੱਤਰਕਾਰਾਂ ਵੱਲੋਂ ਬਾਹਰ ਦੀ ਕੁੜੀ ਨਾਲ ਵਿਆਹ ਕੀਤੇ ਜਾਣ ਸਬੰਧੀ ਉਨ੍ਹਾਂ ਕਿਹਾ ਕਿ ਜਿਹੜੇ ਨੌਜਵਾਨ ਬਾਹਰ ਨੂੰ ਜਾ ਰਹੇ ਹਨ, ਮੈਂ ਇਸ ਦੇ ਉਲਟ ਰੀਮਾਈਰ੍ਰੇਸ਼ਨ ਕਰ ਕੇ ਉਨ੍ਹਾਂ ਨੂੰ ਆਪਣੇ ਹੀ ਦੇਸ਼ 'ਚ ਰਹਿਣ ਲਈ ਪ੍ਰੇਰਿਆ ਹੈ। ਉਨ੍ਹ ਦੱਸਿਆ ਕਿ ਮੇਰੇ ਇਸ ਰਿਸ਼ਤੇ ਦੀ ਪਿਛਲੇ ਮੀਡੀਆ ਦਾ ਵੱਡਾ ਜਮਾਵੜਾ ਲੱਗ ਜਾਣ ਇਕ ਸਾਲ ਤੋਂ ਗੱਲਬਾਤ ਚੱਲ ਰਹੀ ਸੀ। ਕਰਕੇ ਐਨ ਮੌਕੇ 'ਤੇ ਵਿਆਹ ਦੀਆਂ ਰਸਮਾਂ ਉਨਾਂ ਕਿਹਾ ਕਿ ਜਥੇਬੰਦੀ ਦੇ ਪਹਿਲਾਂ ਤੋਂ ਨਿਰਧਾਰਤ ਪ੍ਰਗਰਾਮ ਨਿਰਵਿਘਨ ਚੱਲਦੇ

ਮਦਦ ਨਹੀਂ ਕੀਤੀ ; ਟੈਂਕਰ 'ਚੋਂ ਤੇਲ ਭਰਦੇ ਰਹੇ ਸੇਵਾ ਸਿੰਘ, ਸ੍ਰੀ ਅਨੰਦਪੁਰ ਸਾਹਿਬ

ਇੱਥੋਂ ਨੇੜੇ ਪੈਂਦੀ ਅਨੰਦਪੁਰ ਸਾਹਿਬ-ਗੜ੍ਹਸ਼ੰਕਰ ਰੋਡ 'ਤੇ ਝੱਜ ਚੌਕ ਟੀ-ਪੁਆਇੰਟ 'ਤੇ ਟੈਂਕਰ ਪਲਟ ਗਿਆ। ਟੈਂਕਰ ਡੀਜ਼ਲ ਨਾਲ ਭਰਿਆ ਹੋਇਆ ਸੀ ਤੇ ਪੈਟਰੋਲ ਪੰਪ 'ਤੇ ਸਪਲਾਈ ਲੈ ਕੇ ਜਾ ਰਿਹਾ ਸੀ। ਟੈਂਕਰ ਪਲਟਦੇ ਹੀ ਲੋਕਾਂ ਨੇ ਇਸ ਵਿਚ ਸਵਾਰ ਵਿਅਕਤੀਆਂ ਨੂੰ ਬਚਾਉਣ ਲਈ ਬਹੁਤੀ ਉਦਾਰਤਾ ਨਹੀਂ ਦਿਖਾਈ ਜਦਕਿ ਉਨ੍ਹਾਂ ਨੇ ਬਾਲਟੀਆਂ ਅਤੇ ਕੈਨੀਆਂ ਵਿਚ ਤੇਲ਼ੌ ਭਰ ਕੇ ਲੈ ਕੇ ਜਾਣ ਦੀ ਕਾਹਲ ਦਾ ਪੁਗਟਾਵਾ ਕੀਤਾ।

ਜਾਣਕਾਰੀ ਅਨੁਸਾਰ ਜਿਵੇਂ ਹੀ ਟੈਂਕਰ ਪਲਟਿਆ ਤਾਂ ਟੈਂਕੀ ਦੇ ਉੱਪਰ ਦਾ ਢੱਕਣ ਲੀਕ ਹੋ ਗਿਆ ਤਾਂ ਇਸ ਵਿੱਚੋਂ ਤੇਲ ਨਿਕਲਣਾ ਸ਼ੁਰੂ ਹੋ ਗਿਆ। ਤੇਲ ਵਗਦਾ



ਪਲਟੇ ਹੋਏ ਟੈਂਕਰ 'ਚੋਂ ਤੇਲ ਲੈ ਕੇ ਜਾਂਦੇ ਵਿਅਕਤੀ।

-ਦੱਖ ਕੇ ਕੁਝ ਲੋਕ ਤੁਰਤ ਬਾਲਟੀਆਂ, ਕੋਨੀ- - ਕੇ ਟੋਕਰ ਕੋਲ ਪਹੁਚ ਗਏ। ਜਿਵੇਂ ਲਾਈਟ - ਤਰ੍ਹਾਂ ਹੀ ਲੋਕਾਂ ਨੇ ਉੱਥੇ ਖੜ੍ਹ ਕੇ ਤੋਲ ਭਰਨ ਡਰੰਮ ਭਾਵ ਕਿ ਜੋ ਵੀ ਹੱਥਾਂ 'ਚ ਆਇਆ, ਲੈ ਲਾ ਕੇ ਟੂਟੀ ਵਿੱਚੋਂ ਪਾਣੀ ਭਰਦੇ ਹਨ ਉਸੇ ਸ਼ੁਰੂ ਕਰ ਦਿੱਤਾ।

ਸ਼੍ਰੋਮਣੀ ਕਮੇਟੀ ਨੂੰ ਕੀਤਾ ਜਾ ਰਿਹੇ ਬਦਨਾਮ

ਪੰਜਾਬੀ ਜਾਗਰਣ ਟੀਮ, ਫਤਹਿਗੜ੍ਹ **ਸਾਹਿਬ** : ਡੇਰਾ ਸਿਰਸਾ ਮੁਖੀ ਨੂੰ ਵਾਰ-



ਹਰਿਆਣਾ ਸਰਕਾਰ, ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਉਕਤ ਜਾਣਕਾਰੀ ਦਿੰਦਿਆਂ ਨੇ ਰਾਮ ਰਹੀਮ ਖ਼ਿਲਾਫ਼ ਕੋਈ ਕੇਸ ਵਾਪਸ ਸ਼ੋਮਣੀ ਅਕਾਲੀ ਦਲ ਦੇ ਬਲਾਰੇ ਐਡਵੋਕੇਟ ਨਹੀਂ ਲਿਆ। ਅਦਾਲਤ ਵੱਲੋਂ ਪਰਸੀਜਰ ਅਮਰਦੀਪ ਸਿੰਘ ਧਾਰਨੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਹਾਈਂ ਤੇ ਉਨ੍ਹਾਂ ਇਤਰਾਜ਼ਾਂ ਨੂੰ ਦੂਰ ਕਰਨ 'ਤੇ ਵੀ ਨਿੰਦਣਾ ਚਾਹੀਦਾ ਹੈ।

Particulars

Net Profit for the period before tax(before

Net Profit for the period before tax(after

Net Profit for the period after tax(after tax,

Total Comprehensive Income for the period

[Comprising Profit / (Loss) for the period (after

tax) and Other Comprehensive Income (after tax)]

Reserves (excluding Revaluation Reserve) as per

Earnings Per Share (of Rs. 1/- each) (for continuing

of the Companies Act 2013 read with relevant rules issued thereunder

fixed for the purpose of determining the entitlement is 24th February, 2023

Exceptional and/or Extraordinary items

Exceptional and/or Extraordinary items)

Exceptional and/or Extraordinary items)

Total Income from Operations

Equity Share Capital

balance sheet of previous year

and discontinued operations)

Dec 31, 2022

Sr.

No

1

ਕੋਰਟ 'ਚ ਪਟੀਸ਼ਨ ਦਾਖ਼ਲ ਕੀਤੀ ਗਈ ਹੈ ਕਿ ਦੋ ਜਬਰ ਜਨਾਹ ਅਤੇ ਕਤਲ ਕੇਸਾਂ 'ਚ ਉਮਰ ਕੈਦ ਦੇ ਦੋਸ਼ੀ ਦੀ ਪੈਰੋਲ ਰੱਦ ਕਰ ਕੇ

ਇਸ ਨੂੰ ਅੰਦਰ ਕੀਤਾ ਜਾਵੇ। ਪ੍ਰਬੰਧਕ ਕਮੇਟੀ ਜਾਅਲੀ ਆਈਡੀ ਵਾਲੇ ਸ਼ਰਾਰਤੀ ਅਨਸਰਾਂ ਵੱਲੋਂ ਹਾਈ ਕੋਰਟ 'ਚ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਬਦਨਾਮ ਕੀਤਾ ਦਾਖ਼ਲ ਪਟੀਸ਼ਨ 'ਤੇ ਜਾ ਰਿਹਾ ਹੈ ਕਿ ਸ਼ੋਮਣੀ ਕਮੇਟੀ ਨੇ ਡੇਰਾ ਸਿਰਸਾ ਮੁਖੀ ਖਿਲਾਫ਼ ਕੇਸ ਵਾਪਸ ਲੈ ਲਿਆ ਗਿਆ ਹੈ ਜਦਕਿ ਸ਼੍ਰੋਮਣੀ ਕਮੇਟੀ ਮੁਤਾਬਕ ਆਬਜੈਕਸ਼ਨ ਲਾਏ ਜਾਂਦੇ ਹਨ

SATIA INDUSTRIES LIMITED

Regd office: Vill. Rupana, Malout-Muktsar Road, Sri Muktsar Sahib (152032) Punjab

CIN: L21012PB1980PLC004329 • Website: www.satiagroup.com

Extract of statement of Standalone Unaudited Financial results for the Quarter and Nine month Ended

48,929.64

7,329.25

7,329.25

6,483.80

6,483.26

1,000.00

6.48

6.48

The above is an extract of the detailed Quarterly Financial Results filed with the Stock Exchange under Regulation 33 of th

SEBI (Listing and Other Disclosure Requirements) Regulation, 2015. The full Quarterly Financial Results are available on the

company's website i.e. www.satiagroup.com and the website of the Stock Exchange i.e. www.bseindia.com & www.nseindia

The above results were reviewed by the Audit Committee at the meeting held on 10th Feb, 2023 and thereafter have been adopted

by the Board at its meeting held on 10th Feb 2023. These Results have been subject to Limited Review by the Statuary Auditors

The results have been prepared in accordance with the Indian Accounting Standards (IND AS) as prescribed under Section 133

The Board of Directors have declared an interim dividend of Rs 0.20/- per equity share (20%) of Rs 1/- each. The record date

Ouarter Ended

31.12.2022 31.12.2021

22,798.29

3,373.33

3,373.33

2,893.29

2,924.84

1,000.00

2.89

2.89

ਪਟੀਸ਼ਨ ਦੀ ਸੁਣਵਾਈ ਹੁੰਦੀ ਹੈ।

ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਸ਼੍ਰੋਮਣੀ ਕਮੇਟੀ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ 'ਤੇ ਇਤਰਾਜ਼ ਜਤਾਇਆ ਗਿਆ ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਉੱਪਰ ਸੀ ਕਿ ਪਟੀਸ਼ਨਕਰਤਾ ਵੱਲੋਂ ਆਪਣਾ ਆਧਾਰ ਕਾਰਡ ਨਾਲ ਨੱਥੀ ਨਹੀਂ ਕੀਤਾ ਗਿਆ ਸੀ, ਜੋ ਬਾਅਦ 'ਚ ਦੂਰ ਕਰ ਦਿੱਤਾ ਗਿਆ ਸੀ ਤੇ ਇਸ ਤੋਂ ਬਾਅਦ ਹੀ ਹਾਈ ਕੋਰਟ ਵੱਲੋਂ ਪੰਜਾਬ ਸਰਕਾਰ, ਹਰਿਆਣਾ ਸਰਕਾਰ ਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਭੰਡਣ ਦੀ ਬਜਾਏ ਰਾਮ ਰਹੀ। ਨੂੰ ਪੈਰੋਲ ਦਿੱਤੀ ਜਾਣ ਦੀ ਕਾਰਵਾਣੀ ਨੂੰ

Nine Month Ended

31.12.2022 31.12.2021

61,312,68

8,732.40

8,732.40

7,111.26

7,158.59

1,000.00

7.11

7.11

1.37,437,16

16,684.05

14,589.39

14,587.76

1,000.00

14.59

14.59

INR in Lakhs

Year Ended

31.03.2022

91,675.18

12,266.88

12,266.88

10,067.44

10,065.27

1,000.00

53,499.80

10.07

10.07

ਨੰ. 63/ਐਸਈ(ਡੀ) ਮਿਤੀ 10.02.2023 ਨਗਰ ਨਿਗਮ ਲੁਧਿਆਣਾ (ਬੀਐਂਡਆਰ) ਦਾ ਵਿਭਾਗ ਹੇਠਾਂ ਦਿੱਤੀ ਸਾਰਣੀ ਅਨੁਸਾਰ 02 ਅਦਦ ਕੰਮ/ਮਾਲ ਲਈ ਰੂਚੀ ਦੇ ਪ੍ਰਗਟਾਵੇ (ਈਆਈਓ'ਜ਼) ਦੀ ਮੰਗ ਕਰਦਾ ਹੈ। ਬੰਦ ਹੋਣ ਦੀ ਮਿਤੀ ਅਤੇ ਸਮਾਂ : 27.02.2023 ਨੂੰ 12.00 ਵਜੇ ਤਕ।

ਪੰਜਾਬ ਸਰਕਾਰ

ਦਿਲਚਸਪੀ ਦਾ ਪ੍ਰਗਟਾਵਾ (ਬੀਐਂਡਆਰ)

ਵੇਰਵਿਆਂ ਲਈ ਲਾਗਆਨ ਕਰੋ : eproc.punjab.gov.in ਟਿੱਪਣੀ : ਕੰਮ ਦਾ ਵੇਰਵਾ, ਹੋਰ ਨਿਯਮ ਅਤੇ ਸ਼ਰਤਾਂ ਅਤੇ ਟੈਂਡਰ ਦਸਤਾਵੇਜ਼, ਟੈਂਡਰ ਨੋਟਿਸ ਸਬੰਧ ਕੋਈ ਸੋਧ/ਵਾਧਾ ਸਿਰਫ ਉਪਰੋਕਤ ਵੈੱਬਸਾਈਟ 'ਤੇ ਹੀ ਪ੍ਰਕਾਸ਼ਿਤ ਕੀਤਾ ਜਾਵੇਗਾ। ਸਹੀ

NA/12/14376/2022/21112

ਦਫਤਰ ਨਗਰ ਪੰਚਾਇਤ ਖਮਾਣੋਂ, ਜ਼ਿਲ੍ਹਾ ਫਤਹਿਗੜ੍ਹ ਸਾਹਿ**ਬ** E-mail: eo.np.khamano@punjab.gov.in

ਪਬਲਿਕ ਨੋਟਿਸ

ਸੁਪਰਟੈਂਡਿੰਗ ਇੰਜੀਨੀਅਰ (ਬੀਐਂਡਆਰ)-ਡੀ

ਨਗਰ ਨਿਗਮ, ਲਧਿਆਣਾ

ਰ ਆਮ ਅਤੇ ਖਾਸ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਨਗਰ ਪੰਚਾਇਤ ਖਮਾਣਾਂ ਵਿਖੇ ਟਰੀਟਮੈਂਟ ਪਲਾਂਟ ਨਿਰਜ਼ ਟੈਂਕੂ ਅਤੇ MPS ਬਣਾਇਆ ਜਾਣਾ ਹੈ, ਜਿਸ ਲਈ 650 ਏਕੜ ਜਗ੍ਹਾ ਦੀ ਜ਼ਰੂਰਤ ਹੈ, ਜੋ ਫਿ ਨਗਰ ਪੰਜਾਇਤ ਖਮਾਣੋਂ ਦੀ ਹਦੂਦ ਦੇ ਅੰਦਰ ਦੇ ਨੇੜੇ ਹੋਵੇ। ਜ਼ਮੀਨ ਵੇਚਣ ਦੇ ਚਾਹਵਾਨ ਸੱਜਣ/ਵਿਅਕਤੰ ਗ੍ਰਾ ਵੇਚਣ,ਵੇਣ ਸਬੰਧੀ ਮੁਕੰਮਲ ਦਸਤਾਵੇਜ਼ (ਮਾਲਕੀ ਸਬੂਤ/ਫਰਦ ਦੀ ਕਾਪੀ ਅਤੇ ਲੋਕੇਸ਼ਨ ਮੈਪ ਜ਼ਿਥ ਕੀਮਤ ਦਰਸਾਉਂਦੇ ਹੋਏ ਦਰਖਾਸਤ ਦਫਤਰ ਨਗਰ ਪੰਚਾਇਤ ਖਮਾਣਾਂ ਵਿਖੇ ਇਸ਼ਤਿਹਾਰ ਛੱਪਣ 30 ਦਿਨਾਂ ਦੇ ਅੰਦਰ-ਅੰਦਰ ਡਾਕ ਰਾਹੀਂ ਜਾਂ ਦਸਤੀ ਜਮ੍ਹਾਂ ਕਰਵਾ ਸਕਦਾ ਹੈ। ਇਸ ਸਬੰਧੀ ਫਾਈਨਲ ਫੈਸਲਾ ਸਰਕਾਰ ਦੀਆਂ ਹਦਾਇਤਾਂ ਅਤੇ ਪੰਜਾਬ ਵਾਟਰ ਸੌਪਲਾਈ ਅਤੇ ਸੀਵਰੇਜ ਬੋਰਡ ਵੱਲੋਂ ਤਿਆਰ ਕੀਤੀ ਗਈ ਡਿਟੇਲ ਪੋਜੈਕਟ ਰਿਪੋਰਟ ਉੱਤੇ ਨਿਰਭਰ ਕਰੇਗਾ। ਚਾਹਵਾਨ ਸੱਜਣ/ਵਿਕਤੀ ਜਗਾ ਵੇਚਣ ਦੇਣ ਸਬੰਧੀ ਉਕਤ ਅਨੁਸਾਰ ਆਪਣੀ ਦਰਖਾਸਤ ਨਗਰ ਪੰਚਾਇਤ ਖਮਾਣੋਂ ਵਿਖੇ ਜਮ੍ਹਾਂ ਕਰਵਾਉਣ।

ਸਹੀ/ ਪ੍ਰਧਾਨ, ਨੰਗਰ ਪੰਚਾਇਤ ਖਮਾਣੋਂ।

ਕਾਰਜ ਸਾਧਕ ਅਫਸਰ ਨਗਰ ਪੰਚਾਇਤ ਖਮਾਣੋਂ No. NA/12/14369/2022/21104

ਪੰਜਾਬ ਸਰਕਾਰ ਈ-ਟੈਂਡਰਾਂ ਦੀ ਮੰਗ ਸਬੰਧੀ ਨੋਟਿਸ (ਬੀਐਂਡਆਰ) ਐੱਨਆਈਟੀ ਨੰ. 65/ਐਸਈ (ਡੀ) ਮਿਤੀ 10.02.2023

ਨਗਰ ਨਿਗਮ ਲਧਿਆਣਾ (ਬੀਐਂਡਆਰ) ਦਾ ਵਿਭਾਗ ਹੇਠਾਂ ਦਿੱਤੀ ਸਾਰਣੀ ਅਨੁਸਾਰ 0 ਅਦਦ ਕੰਮ/ ਮਾਲ ਲਈ ਆਨਲਾਈਨ ਦੋਹਰੀ ਬੋਲੀਆਂ ਦੀ ਮੰਗ ਕਰਦਾ ਹੈ। ਬੰਦ ਹੋਣ ਦੀ ਮਿਤੀ ਅਤੇ ਸਮਾਂ : 06.03.2023 ਨੂੰ 17.00 ਵਜੇ ਤਕ (ਕੰਮ)

16.03.2023 ਨੂੰ 17.00 ਵਜੇ ਤਕ (ਮਾਲ)

ਵੇਰਵਿਆਂ ਲਈ ਲਾਗਆਨ ਕਰੋ : eproc.punjab.gov.in ਟਿੱਪਣੀ : ਕੰਮ ਦਾ ਵੇਰਵਾ, ਹੋਰ ਨਿਯਮ ਅਤੇ ਸ਼ਰਤਾਂ ਅਤੇ ਟੈਂਡਰ ਦਸਤਾਵੇਜ਼, ਟੈਂਡਰ ਨੋਟਿਸ ਸਬੰਧੀ ਕੋਈ ਸੋਧ/ਵਾਧਾ ਸਿਰਫ ਉਪਰੋਕਤ ਵੈੱਬਸਾਈਟ 'ਤੇ ਹੀ ਪ੍ਰਕਾਸ਼ਿਤ ਕੀਤਾ ਜਾਵੇਗਾ। ਸਹੀ /

NA/12/14371/2022/21106

ਸੁਪਰਟੈਂਡਿੰਗ ਇੰਜੀਨੀਅਰ (ਬੀਐਂਡਆਰ)-ਡੀ ਨਗਰ ਨਿਗਮ, ਲੁਧਿਆਣਾ।



H.O. Jalandhar Road, Kapurthala - 144601 **PUBLIC NOTICE FOR FINAL ORDERS**

It is hereby informed by way of this notice to Sh. Gurpeet Singh Maan S/o Sh. Lakha Sing Maan R/o House No.17, Street No.1-A/12, Guru Nanak Nagar, Patiala, Charged Office that the Disciplinary Proceedings in Charge Sheet dated 09.03.2022 stands conclude and the charge stands proved. By way of this Public Notice, it is informed that the undersigned Disciplinary authority has imposed upon Sh. Gurpreet Singh Maan, the majo penalty of "Removal from service which shall not be a disqualification for future employment" in terms of item no. (iv) under clause (b) of Sub-regulation 1 of Regulation 39 of Punjab Gramin Bank Officers & Employees Service Regulations 2010 to be read in conjunction with Punjab Gramin Bank Service (Amendment) Regulations 2013 and Punjab Gramin Bank Service (Amendment) Regulations 2018, which all republished in the Gazette of India on 16.05.2019

Dated: 10.02.2023

General Manager-HRD, Punjab Gramin Bank, HO Kapurthala

1st Prize (10)Rs.9500/-(On 5 digits) 22567 24746 27074 29171 30801 2nd Prize (50)Rs.2500/-(On last 4 digits 0230 3920 5362 6209 3rd Prize (50)Rs.1000/-(On last 4 digits) 0430 0538 2200 2250 4th Prize (50)Rs.500/-(On last 4 digits) 2428 5th Prize (1000)Rs.200/-(On last 4 digits 0055 0106 0266 0288 0470 0515 0754 0778 0980 1347 0849 0990 1017 1021 1055 1078 1099 1240 1251 1267 1348 1749 1375 1757 1709 2022 1450 1859 1861 1878 1879 1882 1938 2017 2377 2915 2381 2942 2527 2949 2537 2962 2643 3123 2661 3172 2688 3276 2742 3324 2249 2343 2907 3346 3366 3368 3401 3412 3413 3485 3554 3555 3568 3867 388 4005 4034 4186 4809 4234 4386 4445 4461 4495 4539 4557 4634 4756 5110 6074 4825 4836 4857 5086 5296 5301

> 9986 * Amount of Seller Prizes will be paid as approved in the scheme.
>
> Issued by Directorate of PUNJAB STATE LOTTERIES
> Check the final result with Official Gazette Notification

7230

8126

8824

9182

9749

ਸਮਾਜਕ ਸੂਚਨਾ

5987

6359

7261

8187

8861

9240

9808

6461

7264

7542

8314

8871

9257

9860

6078

6501

7313

8327

8919

9905

6197

6504

7358

8459

8966 9438

7360

7915 8490

9004 9564

9992

ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ ਕਲਾਇੰਟ, **ਮੈਸਰਜ਼ ਮੁਥੂਟ ਫਾਇਨੈਂਸ ਲਿ. (GSTIN 32AABCT0343B1Z7), ਪੰਜੀਕ੍ਰਿਤ** ਦਫਤਰ: ਤਲ²2, ਮੂਬੂਟ ਚੈੱਬਰਸ, ਬੈਨਰਜੀ ਰੋਡ, ਕੋਚੀ-682018, ਕੇਰਲ, ਭਾਰਤ, L65910KL1997PLC011300, ਫੋਨ: +91 484-2396478, 2394712, ਫੈਕਸ: +91 484-2396506, mails@muthootgroup.com, www.muthootfinance.com ਰਿਣ ਚੁਕਾਉਣ ਵਿੱਚ ਅਸਫਲ ਰਿਣੀਅ ਦੇ ਗਿਰਵੀ ਰੱਖੇ ਸੋਨੇ ਦੇ ਗਹਿਣਿਆਂ (31.12.2021 ਦੀ ਅਵਧੀ ਤਕ NPA ਖਾਤਿਆਂ & 31.07.2022)ਦੀ ਅਵਧੀ ਤਕ <mark>ਨਕਲੀ/ਘੱਟ ਸ਼ੁੱਧਤਾ ਖਾਤਿਆਂ),</mark> ਦੀ ਹੇਠਾਂ ਦਿੱਤੇ ਵਿਵਰਣਾਂ ਦੇ ਮੁਤਾਬਕ ਨਿਲਾਮੀ ਕਰੇਗੀ। ਇੱਛੁਕ ਸਾਰੇ ਵਿਅਕਤੀ ਭਾਗ ਲੈ ਸਕਦੇ ਹਨ।

Abohar-(PU): MAL-3701, MUL-6034, RGL-1827, 3203, 3204, 3272, 3356, 3537, 3649, 3730, 3760, 3772, 3804, 3812, 3822, 4165. 202, 4204, Fazilka-(PU): MAL-4217, 5251, 5536, MDL-2905, 3975, MOS-90, RGL-1828, 2080, 3004, 3212, 3299, 3413, 3414, 3456 3479, 3481, 3502, 3503, 3533, 3570, 3585, 3593, 3598, 3637, 3638, 3646, 3672, 3742, 3944, Jalalabad-(PU): MUL-5439, 5442 RGL-1659, 1665, 1782, 2115, 2201, 2256, 2345, 2353, 2362, 2364, 2377, 2384, 2385, 2403, 2408, 2467, 2505, 2639, Guru Harsahai-(PU): MAL-3520. MDL-904. 2082. RGL-1603. 1651. 1659. 1706. 1972. 2013. 2028. 2054. 2140. 2251. 2324. 2380. 2414 2457, 2528

ਨਿਲਾਮੀ ਦੀ ਦੂਜੀ ਤਾਰੀਖ: 21.02.2023, Auction Centre: First Floor, Madan Complex, Lajpat Rai Market, Opp. Nehru Park, Abohai Dist., Puniab-152116

ਨਿਲਾਮੀ ਦੀ ਪਹਿਲੀ ਤਾਰੀਖ਼: 20.02.2023

Ferozepur-(PU): MAL-1397, RGL-490, 612, 615, 633, 639, 688, 693, 706, 712, 719, 734, 753, 799, Zira-(PU): MDL-335, RGL-1002 1025. 1419. 1461. 1502. 1553. 1603, 1652, 1690. 1848, 1865, 1888, Talwandi Bhai-(PU): MAL-3220, RGL-2241, 2634, 3262, 3882 3955, 3976, 3988, 4019, 4141, 4144, 4177, 4220, 4251, 4265, 4290, 4299, 4300, 4374, 4427, 4448, 4469, 4675, 4811

ਨਿਲਾਮੀ ਦੀ ਦੂਜੀ ਤਾਰੀਖ: 22.02.2023, Auction Centre: Muthoot Finance Ltd., Mittal Complex, First Floor, The Mall Road Ferozepur City-152002

ਨਿਲਾਮੀ ਦੀ ਪਹਿਲੀ ਤਾਰੀਖ: 20.02.2023

Faridkot: RGL-1139, 1812, 1825, 1980, 2053, 2094, 2214, 2234, Kotkapura-(PU): MAL-2846, 3791, 4332, 4490, MDL-2511 MUL-3862, RGL-3137, 3354, 3413, 3442, 3736, 3842, 3858, 3949, 3969, 3970, 4009, 4019, 4189, 4212, 4376, 4818, Jaitu-(PU) MAL-4112, MDL-1637, 1827, 1830, 1862, 1893, MUL-5082, MWS-691, RGL-1639, 2559, 2609, 2990, 3176, 3270, 3684, 3734, 3738

ਨਿਲਾਮੀ ਦੀ ਦੂਜੀ ਤਾਰੀਖ: 23.02.2023, Auction Centre: Kler Complex, First Floor, Above Esayday, Faridkot Road, Kotkapura Dist., Faridkot-151204

ਨਿਲਾਮੀ ਦੀ ਪਹਿਲੀ ਤਾਰੀਖ: 20.02.2023

Moga-Punjab: MUL-2126, RGL-670, 918, 926, 981, 982, 1005, 1029, 1059, 1084, Baghapurana-(PU): MAL-3147, MDL-1358, 1632 RGL-1798, 1973, 2054, 2226, 2258, 2280, 2299, 2318, 2341, 2351, 2421, 2463, 2637, 2649, 2674, 2790, 2800, 2814, 2876, 2940 3022, 3052, 3088, 3178, 3274, Nihal Singh Wala-(PU): BLS-41, MDL-2042, 2385, RGL-2016, 3047, 3642, 3659, 3669, 3691, 3698 3738, 3825, 4050, 4213, 4214, 4274, 4291, 4296, 4329, 4337, 4418, 4453, 4456, 4484, 4512, 4556, 4589, 4676, 4899, 4957 Dharamkot-(PU): MAL-2975, MDL-1632, RGL-852, 2444, 2608, 2962, 3108, 3223, 3305, 3403, 3469, 3524, 3577, 3590, 3592. Kot-Isse-Khan Moga-(PU): MDL-1571, RGL-1655, 1659, 1664, 1667, 1784, 1785, 1835, 1870, 1904, Moga-Pratap Road: RGL-171 371, 768, Bargari-(PU); MDL-123, MUL-426, 481, 488

ਨਕਲੀ & ਘੱਟ ਸ਼ੱਧਤਾ: Dharamkot-(PU): RGL-4763, Kot-Isse-Khan Moga-(PU): BLS-10 ਨਿਲਾਮੀ ਦੀ ਦੂਜੀ ਤਾਰੀਖ: 24.02.2023, Auction Centre: Muthoot Finance Limited, Second Floor, SCF 22, Improvement Trust

ਨਿਲਾਮੀ ਦੀ ਪਹਿਲੀ ਤਾਰੀਖ਼: 20.02.2023

Buildings, Ferozpur Road, Moga-142001.

Muktsar: BLS-40, 46, 57, MAL-4137, MDL-2592, MUL-5963, 6270, MWS-1098, RGL-2765, 3499, 3643, 3802, 4188, 4245, 4335 4363, 4389, 4560, 4590, 4691, 4702, 4772, 4799, 4801, 4819, 4915, 5014, 5035, 5163, 5235, 5247, 5248, 5252, 5293, 5401, 5480 5490, Malaut-(PU): MAL-5582, MUL-7067, 9585, 10285, RGL-2784, 2962, 3289, 3443, 3505, 3523, 3532, 3540, 3591, 3635, 3687 3766, 3769, 3784, 3859, 3875, 3925, 3964, 3976, 4040, 4083, 4166, 4173, 4190, 4245, 4246, 4253, 4270, 4271, 4327, 4364, 4371 4399, 4403, 4445, 4447, 4472, 4476, 4500, 4566, 4578, 4627, 4630, 4650, 4653, Giddarbaha-(PU): MUL-3155, 4720, RGL-350, 3038, 3171, 3246, 3409, 3438, 3566, 3584, 3599, 3600, 3616, 3692, 3730, 3746, 3985, 3986, 4000, 4001, 4003, 4014, 4040, 4087 4098, 4100, 4227, 4420, Lambi-(PU): BLS-37, RGL-514, 1203, 1250, 1399, 1514, 1832

ਨਕਲੀ & ਘੱਟ ਸ਼ੁੱਧਤਾ: Giddarbaha-(PU): RGL-4404 ਨਿਲਾਮੀ ਦੀ ਦੂਜੀ ਤਾਰੀਖ: 25.02.2023, Auction Centre: First Floor, Above Axis Bank, G.T. Road, Malaut, Muktsar Dist., Punjab ਨੀਲਾਮੀ ਹੇਠਾਂ ਦਿਖਾਏ ਜਾਣ ਦੇ ਮੁਤਾਬਕ ਜਿਸ ਸ਼ਾਖਾ ਹੈਡ ਵਿੱਚ ਗਾਹਕ ਦਾ ਰਿਣ ਖਾਤਾ ਹੈ ਕ੍ਰਮ ਵਿੱਚ ਉਹੀ ਸ਼ਾਖਾਵਾਂ ਵਿੱਚ ਸੰਚਾਲਿਤ ਕੀਤੀ ਜਾਵੇਗੀ। ਹਾਲਾਂਕਿ, ਕਿਰਪਾ ਕਰਕੇ ਇਹ ਧਿਆਨ ਰੱਖੋ ਕਿ ਜੇ ਨਿਰਧਾਰਿਤ ਮਿਤੀ (ਮਿਤੀਆਂ) ਵਿੱਚ ਨੀਲਾਮੀ ਪੂਰੀ ਨਹੀਂ ਹੁੰਦੀ ਹੈ ਤਾਂ ਅਜਿਹੀ ਸਥਿਤੀ ਵਿੱਚ ਇਹ

ਅਤੇ ਅਜਿਹੀ ਸਥਿੰਤੀ ਵਿੱਚ ਜਿੱਥੇ ਇਸ ਸਭ ^ਦੇ ਬਾਵਜੂਦ ਕਥਿਤ ਗਹਿਣਿਆਂ ਦੀ ਨੀਲਾਮੀ ਸਫਲਤਾਪੂਰਕ ਨਹੀਂ ਹੁੰਦੀ ਹੈ ਤਾਂ ਅਜਿਹੀ ਨੀਲਾਮੀ ਆਗਾਮੀ ਕੋਹਲੀ ਐਂਡ ਸੋਬਤੀ, ਐਡਵੋਕੇਟ, ਏ 59ਏ, ਪਹਿਲੀ ਮੰਜ਼ਿਲ, ਲਾਜਪਤ ਨਗਰ−॥, ਨਵੀਂ ਦਿੱਲੀ-110024

ਨੋਟ: ਗਾਹਕ ਨੀਲਾਮੀ ਦੀ ਨਿਰਧਾਰਿਤ ਮਿਤੀ ਤੋਂ ਪਹਿਲਾਂ ਸਾਡੇ ਕਲਾਇੰਟ ਦੀ ਬਕਾਇਆ ਰਕਮ ਦਾ ਭੁਗਤਾਨ ਕਰਕੇ ਆਪਣੇ ਗਿਰਵੀ ਰੱਖੇ ਗਹਿਣੇ ਛੁਡਵਾ

Basic :

Diluted

Notes:

Joint Managing Director DIN: 00732588

(R.K. Bhandari)

For Satia Industries Ltd

ਸਬੰਧਤ ਨੀਲਾਮੀ ਉੱਥੇ ਮਿਤੀ **ਨਿਲਾਮੀ ਦੀ ਦੂਜੀ ਤਾਰੀਖ** ਨੂੰ ਕ੍ਰਮ ਵਿੱਚ **ਨਿਲਾਮੀ ਕੇਂਦਰ ਦਿੱਤਾ ਗਿਆ** ਵਿੱਚ ਸੰਚਾਲਿਤ ਕੀਤੀ ਜਾਵੇਗੀ/ਜਾਰੀ ਰਹੇਗੀ।

ਮਿਤੀਆਂ ਵਿੱਚ ਵੀ ਇਸੇ ਸਥਾਨ ਤੇ ਜਾਰੀ ਰਹੇਗੀ। ਇੱਸ ਸਬੰਧ ਵਿੱਚ ਕੋਈ ਵਾਧੂ ਸੂਚਨਾਵਾਂ ਨਹੀਂ ਦਿੱਤੀਆਂ ਜਾਣਗੀਆਂ।

ਸਕਦੇ ਹਨ। ਗ੍ਰਾਹਕ ਹੁਣ ਇੱਥੇ ਵੀ ਸੰਪਰਕ ਕਰ ਸਕਦੇ ਹਨ auctiondelhi@muthootgroup.com ਮੋਬਾਇਲ ਨੰ-7834886464, 7994452461.